

25 ਅਪ੍ਰੈਲ, 2018

ਐਲਮੈਂਟਰੀ ਸਕੂਲ ਦੇ ਵਿਦਿਆਰਥੀਆਂ ਨੇ ਨਕਲੀ ਮਿਊਨਿਸਿਪਲ ਵੋਟਿੰਗ ਵਿੱਚ ਭਾਗ ਲਿਆ

ਬ੍ਰੈਂਪਟਨ, ਓਨਟਾਰੀਓ – ਹਾਲੀ ਉਹਨਾਂ ਦੀ ਉਮਰ ਵੇਟ ਪਾਉਣ ਦੀ ਨਹੀਂ ਹੈ, ਪਰੰਤੂ ਤਦ ਵੀ ਉਹਨਾਂ ਨੂੰ ਮਿਊਨਿਸਿਪਲ ਚੋਣਾਂ ਵਿੱਚ ਵੋਟਿੰਗ ਦੇ ਮਹੱਤਵ ਦਾ ਅਨੁਭਵ ਪ੍ਰਾਪਤ ਕਰਨ ਦਾ ਮੌਕਾ ਮਿਲਿਆ ਹੈ। ਸੈਂਟ ਜੋਕਿਮ ਐਲੀਮੈਂਟਰੀ ਸਕੂਲ (St. Joachim Elementary School) ਅਤੇ ਆਰ ਲੇਡੀ ਆਫ ਪ੍ਰੋਵਿਡੈਂਸ ਐਲੀਮੈਂਟਰੀ ਸਕੂਲ (Our Lady of Providence Elementary School) ਦੇ 150 ਤੋਂ ਵੱਧ ਵਿਦਿਆਰਥੀਆਂ ਨੇ ਇਸ ਮਹੀਨੇ ਸਕੂਲ ਵਿੱਚ ਨਕਲੀ (ਮੋਕ) ਚੋਣਾਂ ਵਿੱਚ ਭਾਗ ਲਿਆ। ਇਹ ਵਿਦਿਆਰਥੀਆਂ ਲਈ ਚੋਣਾਂ ਅਤੇ ਵੋਟਿੰਗ ਪ੍ਰਕਿਰਿਆ ਦੇ ਮਹੱਤਵ ਬਾਰੇ ਗਹਿਰਾਈ ਨਾਲ ਜਾਣਨ ਦਾ ਮੌਕਾ ਸੀ, ਜਦਕਿ ਸਿਟੀ ਨੇ ਆਪਣੇ ਅੱਪਡੇਟ ਕੀਤੇ ਵੋਟਿੰਗ ਉਪਕਰਨ ਦੀ ਜਾਂਚ ਕੀਤੀ।

ਨਿਵਾਸੀ ਕਈ ਉਹਨਾਂ ਸੇਵਾਵਾਂ ਰਾਹੀਂ ਮਿਊਨਿਸਿਪਲ ਸਰਕਾਰ ਨਾਲ ਨਜ਼ਦੀਕ ਤੋਂ ਜੁੜੇ ਰਹਿੰਦੇ ਹਨ, ਜੋ ਉਹ ਰੋਜ਼ਾਨਾ ਵਰਤਦੇ ਹਨ, ਉਦਾਹਰਨ ਲਈ: ਪਾਰਕਸ, ਟ੍ਰਾਂਜ਼ਿਟ, ਰੇਕੀਏਸ਼ਨ, ਸੜਕਾਂ, ਅਤੇ ਫਾਇਰ ਸੇਵਾਵਾਂ। ਵੋਟਿੰਗ ਤੁਹਾਡੇ ਭਾਈਚਾਰੇ ਵਿੱਚ ਤੁਹਾਡਾ ਮਹੱਤਵ ਦਰਸਾਉਣ ਦਾ ਇੱਕ ਮਹੱਤਵਪੂਰਨ ਤਰੀਕਾ ਹੈ।

ਸਿਟੀ ਕਲਰਕ ਐਂਡ ਰਿਟਰਨਿੰਗ ਅਫ਼ਸਰ, ਪੀਟਰ ਫੇ (Peter Fay) ਨੇ ਕਿਹਾ, “ਅੱਜ ਦੇ ਵਿਦਿਆਰਥੀ ਕੱਲ੍ਹ ਦੇ ਵੋਟਰ ਹਨ। ਵੋਟਿੰਗ ਵਿਸ਼ੇਸ਼ ਅਧਿਕਾਰ ਹੋਣ ਦੇ ਨਾਲ-ਨਾਲ ਇੱਕ ਜ਼ਿੰਮੇਵਾਰੀ ਵੀ ਹੈ, ਅਤੇ ਸਾਡੇ ਸ਼ਹਿਰ ਨੂੰ ਸੁੰਦਰ ਬਣਾਉਣ ਦਾ ਇੱਕ ਮਹੱਤਵਪੂਰਨ ਤਰੀਕਾ ਹੈ। ਇਸ ਗੱਲ ਨੂੰ ਯਾਦ ਰੱਖੋ, ਭਾਵੇਂ ਤੁਸੀਂ ਵਿਦਿਆਰਥੀ ਹੋ, ਪਹਿਲੀ ਵਾਰ ਦੇ ਵੋਟਰ ਹੋ ਜਾਂ ਨਵੇਂ ਨਾਗਰਿਕ ਜਾਂ ਹਰ ਚੋਣਾਂ ਵਿੱਚ ਵੋਟ ਪਾਉਣ ਵਾਲੇ ਵਿਅਕਤੀ ਹੋ।”

ਨਕਲੀ ਚੋਣਾਂ ਦੀਆਂ ਸੁਰਖੀਆਂ

- ਉਤਸ਼ਾਹੀ ਵਿਦਿਆਰਥੀ, ਜਿਹਨਾਂ ਦੀ ਉਮਰ 9 ਤੋਂ 11 ਸਾਲ ਦੇ ਵਿਚਕਾਰ ਹੈ, ਉਹਨਾਂ ਨੇ ਵੋਟਿੰਗ ਪ੍ਰਕਿਰਿਆ ਬਾਰੇ ਅਤੇ ਇਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਕਿ ਵੋਟ ਪਰਚੀ ਕਿਹੋ ਜਿਹੀ ਦਿਖਾਈ ਦਿੰਦੀ ਹੈ ਅਤੇ ਵੋਟ ਪਰਚੀ ‘ਤੇ ਨਿਸ਼ਾਨ ਕਿਵੇਂ ਲਗਾਉਣਾ ਹੈ।
- ਨਕਲੀ ਚੋਣਾਂ ਲਈ, ਵੋਟ ਪਰਚੀ ਵਿੱਚ ਬ੍ਰੈਂਪਟਨ ਬਾਰੇ ਆਮ ਸਵਾਲ ਸ਼ਾਮਲ ਕੀਤੇ ਗਏ ਸਨ, ਜਿਵੇਂ ਸ਼ਹਿਰ ਵਿੱਚ ਕਿੰਨੇ ਵਾਰਡ ਹਨ; ਵੋਟਿੰਗ ਡੇ ਕਦੋਂ ਹੈ; ਬ੍ਰੈਂਪਟਨ ਵਿੱਚ ਕਿੰਨੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ।
- ਦੋਵੇਂ ਸਕੂਲ ਹੁਣੇ ਜਿਹੇ ਹੀ ਸਥਾਨਕ ਸਰਕਾਰ ਬਾਰੇ ਗ੍ਰੈਂਡ 5 ਦੇ ਪਾਠਕ੍ਰਮ ਦੇ ਹਿੱਸੇ ਦੇ ਤੌਰ ‘ਤੇ ਬ੍ਰੈਂਪਟਨ ਸਿਟੀ ਹਾਲ (Brampton City Hall) ਦੇ ਟੂਰਾਂ ਵਿੱਚ ਸ਼ਾਮਲ ਹੋਏ ਸਨ। ਹਾਲਾਂਕਿ ਵਾਧੂ ਨਕਲੀ ਚੋਣਾਂ ਨਹੀਂ ਹੋਣਗੀਆਂ, ਸਿਟੀ ਹਾਲ ਟੂਰ ਸਕੂਲ ਦੇ ਵਿਦਿਆਰਥੀਆਂ ਲਈ ਉਪਲਬਧ ਹਨ, ਅਤੇ ਅਧਿਆਪਕ ਸਿਟੀ ਦੀ ਵੈਬਸਾਈਟ ‘ਤੇ [online form](#) (ਔਨਲਾਈਨ ਫਾਰਮ) ਵਰਤਦੇ ਹੋਏ ਉਹਨਾਂ ਨੂੰ ਬੁੱਕ ਕਰ ਸਕਦੇ ਹਨ।
- ਸਕੂਲ 22 ਅਕਤੂਬਰ ਦੀਆਂ ਮਿਊਨਿਸਿਪਲ ਚੋਣਾਂ ਲਈ ਯੋਜਨਾਬੱਧ ਲਗਭਗ 75 ਪ੍ਰਤੀਸ਼ਤ ਵੋਟਿੰਗ ਸਥਾਨਾਂ ਦੀ ਨੁਮਾਇੰਦਗੀ ਕਰਨਗੇ ਅਤੇ ਉਹ ਸਿਟੀ ਲਈ ਇੱਕ ਮਹੱਤਵਪੂਰਨ ਭਾਈਵਾਲ ਹਨ।

ਸਿਟੀ ਦੀ ਵੈਬਸਾਈਟ ‘ਤੇ [5 Must Knows for Voters](#) (ਵੋਟਰਾਂ ਦੇ ਜਾਣਨ ਲਈ 5 ਜ਼ਰੂਰੀ ਗੱਲਾਂ) ਦੇ ਨਾਲ ਵਾਧੂ ਜਾਣਕਾਰੀ ਉਪਲਬਧ ਹੈ।
www.brampton.ca/bramptonvotes ‘ਤੇ ਜਾਓ।

-30-

ਬ੍ਰੈਂਪਟਨ ਵੱਡਾ ਸੋਚ ਰਿਹਾ ਹੈ। ਅਸੀਂ ਪੂਰੀ ਇਕਾਗਰਤਾ ਦੇ ਨਾਲ ਭਵਿੱਖ ਲਈ ਤਿਆਰ ਸੰਗਠਨ ਹਾਂ। ਅਸੀਂ ਜਾਣਦੇ ਹਾਂ ਕਿ ਸਾਡੇ ਭਾਈਚਾਰੇ ਵਿੱਚ ਵਾਧਾ, ਨੌਜਵਾਨ ਅਤੇ ਵਿਵਿਧਤਾ ਸਾਨੂੰ ਵੱਖਰਾ ਬਣਾਉਂਦੇ ਹਨ। ਨਿਵੇਸ਼ ਨੂੰ ਉਤਸ਼ਾਹਿਤ ਕਰਦੇ ਹੋਏ ਅਤੇ ਆਪਣੀ ਵਿਸ਼ਵ-ਵਿਆਪੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਕੈਨੇਡਾ ਦੇ ਨਵੀਨਤਾਕਾਰੀ ਸੁਪਰ ਲਾਂਘੇ ਦੇ ਕੇਂਦਰ ਵਿੱਚ ਸਥਿਤ ਹਾਂ। ਅਸੀਂ ਜੋਸ਼ੀਲੇ ਸ਼ਹਿਰੀ ਕੇਂਦਰਾਂ ਦਾ ਨਿਰਮਾਣ ਕਰ ਰਹੇ ਹਾਂ ਜੋ ਮੌਕੇ ਪੈਦਾ ਕਰਦੇ ਹਨ ਅਤੇ ਇੱਥੇ ਰਹਿਣ ਅਤੇ ਕੰਮ ਕਰਨ ਵਾਲੇ ਲੋਕਾਂ ਵਿੱਚ ਮਾਣ ਭਰਦੇ ਹਨ। ਅਜਿਹਾ ਜੁੜਿਆ ਹੋਇਆ ਸ਼ਹਿਰ ਬਣਨ ਲਈ ਬ੍ਰੈਂਪਟਨ ਨੂੰ ਅੱਗੇ ਲਿਜਾ ਰਹੇ ਹਾਂ, ਜੋ ਸਭ ਨੂੰ ਸ਼ਾਮਲ ਕਰਨ ਵਾਲਾ, ਬੇਬਾਕ ਅਤੇ ਨਵੀਨਤਾਕਾਰੀ ਹੋਵੇ। ਸਾਨੂੰ [Twitter](#) ਅਤੇ [Facebook](#) 'ਤੇ ਫਾਲੋ ਕਰੋ। www.brampton.ca 'ਤੇ ਹੋਰ ਜਾਣੋ।

ਮੀਡੀਆ ਸੰਪਰਕ

ਨੈਟਲੀ ਸਟੋਗਡਿਲ (Natalie Stogdill)

ਮੀਡੀਆ ਕੋਆਰਡੀਨੇਟਰ

ਸਿਟੀ ਆਫ ਬ੍ਰੈਂਪਟਨ

905.874.3654 | natalie.stogdill@brampton.ca